

It's the way you make me fee

GSTN: 03AAFCM7888Q1ZK PAN-AAFCM7888Q TAN-JLDM04272C

CIN - L51494PB2008PLC032059

MONTE CARLO FASHIONS LIMITED

Regd. Office: B-XXIX-106, G.T. Road, Sherpur, Ludhiana - 141003 (Pb.) India. Tel.: 91-161-5048610, 5048620, 5048630, 5048640 Fax: 91-161-5048650

MCFL/SE/2022-23

July 21, 2022

National Stock Exchange of India Limited	BSE Limited.
Exchange Plaza, Plot No. C/1,	Phiroze Jeejeebhoy Tower,
G-Block, Bandra-Kurla Complex,	Dalal Street,
Bandra (E), Mumbai-400051	Mumbai-400001
Symbol: MONTECARLO	Scrip Code: 538836

Subject: Newspaper Advertisement for transfer of equity shares to Investor Education and Protection Fund

Dear Sir/Madam,

Pursuant to Regulation 47 and other applicable provisions of the SEBI (Listing Obligations and Disclosure Requirements) Regulations, 2015, please find enclosed herewith copy of newspaper advertisement regarding transfer of equity shares to Investor Education and Protection Fund published in "Business Standard" and "Desh Sewak" newspapers.

The newspaper advertisements are also available on the website of the Company at www.montecarlocorporate.com

Request you to kindly take the same on record.

Thanking You,

Yours Faithfully

For MONTE CARLO FASHIONS LIMITED

ANKUR GAUBA

COMPANY SECRETARY & COMPLIANCE OFFICER

ICSI MEMBERSHIP NO.: F10577

Encl: as above



MOTILAL OSWAL FINANCIAL SERVICES LIMITED

Corporate Identity Number: L67190MH2005PLC153397 Registered Office: Motilal Oswal Tower, Rahimtullah Sayani Opposite Parel ST Depot, Prabhadevi, Mumbai-400025 Tel. No.: +91 22 7193 4200 | Fax No.: +91 22 5036 2365

E-mail: shareholders@motilaloswal.com | Website: www.motilaloswalgroup.com Company Secretary and Compliance Officer: Kailash Purohit

POST-BUYBACK PUBLIC ADVERTISEMENT FOR THE ATTENTION OF EQUITY SHAREHOLDERS / BENEFICIAL OWNERS OF EQUITY SHARES OF MOTILAL OSWAL FINANCIAL SERVICES LIMITED

This post-Buyback public advertisement (the "Advertisement") is being made in accordance with Regulation 24(vi) and other applicable provisions of the Securities and Exchange Board of India (Buy-Back of Securities) Regulations, 2018 ("SEBI Buyback Regulations") regarding completion of the Buyback.

This Advertisement should be read in conjunction with the public announcement dated May 18, 2022 published on May 19, 2022 ("Public Announcement"), the letter of offer dated June 13, 2022 ("Letter of Offer") and Offer Opening Advertisement dated June 22, 2022 published on June 23, 2022, issued in connection with the Buyback.

Unless specifically defined herein, capitalised terms and abbreviations used herein shall have the same meaning as ascribed to them in the Public Announcement and the

1. THE BUYBACK

- 1.1 Motilal Oswal Financial Services Limited had announced the offer to Buyback up to 14.54.545 (Fourteen Lakhs Fifty Four Thousand Five Hundred and Forty Five) Equity Shares, representing 0.98% of the total paid-up Equity Share capital of the Company, from all Eligible shareholders (Equity Shareholders as on the Record Date, being Friday, May 27, 2022) on a proportionate basis, through the 'tender offer' process, at a price of INR 1,100 (Indian Rupees One Thousand One Hundred only) per Equity Share, payable in cash, for an aggregate amount not exceeding INR 160,00,00,000 (Indian Rupees One Hundred and Sixty Crores only) excluding the Transaction Costs, representing 5.09% and 4.11% of the aggregate fully paid-up Equity Share capital and free reserves of the Company as at March 31, 2022, on audited standalone and consolidated financial statements, respectively, which is within the statutory limit of 25% of the aggregate of paid-up capital and free reserves (including securities premium) of the Company.
- 1.2 The Buyback was undertaken by way of tender offer through the stock exchange mechanism as prescribed under the SEBI Buyback Regulations and the SEBI Circulars For the purposes of the Buyback, NSE was the designated stock exchange.
- 1.3 The Buyback Opening Date was Friday, June 24, 2022 and the Buyback Closing Date was Thursday, July 07, 2022.

2. DETAILS OF THE BUYBACK

- 2.1 14,54,545 (Fourteen Lakhs Fifty Four Thousand Five Hundred and Forty Five) Equity Shares were bought back under the Buyback, at the price of INR 1,100 (Indian Rupees One Thousand One Hundred only) per Equity Share
- 2.2 The total amount utilized in the Buyback is INR 159,99,99,500 (Indian Rupees One Hundred and Fifty Nine Crores Ninety-Nine Lakhs Ninety-Nine Thousand and Five Hundred only), excluding Transaction Costs.
- 2.3 The Registrar to the Buyback i.e. Link Intime India Private Limited ("Registrar"), considered a total of 40,574 valid bids for 2,77,12,401 Equity Shares in response to the Buyback, which is approximately 19.05 times of the maximum number of Equity Shares proposed to be bought back. The details of the valid bids considered by the Registrar are as follows:

Particulars	Number of Equity Shares available for Buyback (A)	Total no. of bids received in the category	Total Equity Shares bid for In the category	Total valid Bids received in the category	Total valid Equity Shares received in the category** (B)	No. of times (total valid Equity Shares received to the total no. of Equity Shares proposed to be bought back) (B/A)
Small Shareholder Category	2,18,182	38,694	6,06,962	38,694	6,01,733	2.76
General Category	12,36,363	1,880	2,71,12,581	1,880	2,71,10,668	21.93
Not in Master file*	-	672	5,489	-	1	-
Total	14,54,545	41,246	2,77,25,032	40,574	2,77,12,401	19.05

*672 bids for 5,489 Equity Shares were not considered since they were not shareholders as on Record Date.

**Excludes excess bid by 294 shareholders for 5,229 Equity Shares under Reserved Category and 19 shareholders for 1,913 Equity Shares under General Category, which were over and above their shareholding as on Record Date hence such equity shares have not been considered for acceptance

- 2.4 All valid bids were considered for the purpose of Acceptance in accordance with the SEBI Buyback Regulations and the Letter of Offer. The communication of acceptance / rejection was dispatched by the Registrar, via email, to the relevant Eligible Shareholders (who have their e-mail IDs registered with the Company) on July 18, 2022. In cases where email IDs were not registered with the Company or depositories, physical letters of acceptance / rejection were dispatched to the Eligible Shareholders by the Registrar and the same was completed on July 18, 2022.
- 2.5 The settlement of all valid bids was completed by NSE Clearing on Monday, July 18, 2022. NSE Clearing has made direct funds pay-out to Eligible Shareholders whose shares have been accepted under the Buyback. If bank account details of any Eligible Shareholders were not available or if the funds transfer instruction was rejected by the Reserve Bank of India/ relevant bank(s), due to any reasons, then the amount payable to the concerned shareholder will be transferred to the Shareholde Broker for onward transfer to such Eligible Shareholders.
- 2.6 Demat Shares accepted under the Buyback were transferred to the Company Demat Account on July 18, 2022. The unaccepted Demat Shares have been unblocked in the account of respective Eligible Shareholders by NSE Clearing on July 18, 2022.
- The extinguishment of 14,54,545 Equity Shares accepted under the Buyback in dematerialized form is currently under process and shall be completed by Monday,

3. CAPITAL STRUCTURE AND SHAREHOLDING PATTERN

3.1 The capital structure of the Company pre and post Buyback is set forth below:

Particulars	Pre-Buyback*	Post-Buyback
Authorised share capital	INR 112,00,00,000 (112,00,00,000 Equity Shares)	INR 112,00,00,000(112,00,00,000 Equity Shares)
	NR 62,00,00,000 (62,00,00,000 Preference Shares)	INR 62,00,00,000(62,00,00,000 Preference Shares)
Issued, subscribed and fully paid up share capital	INR 14,90,62,919 (14,90,62,919 Equity Shares)	INR 14,76,08,374 (14,76,08,374 Equity Shares)#
*As on Record Date i.e. May 27, 2022		

#Subject to extinguishment of 14,54,545 Equity Shares accepted in the Buyback

3.2 Details of the Eligible Shareholders from whom Equity Shares exceeding 1% of the total Equity Shares bought back under the Buyback are as mentioned below

Sr. No.	Name of the Shareholder	No. of Equity Shares accepted under the Buyback	Equity Shares accepted as a % of the total Equity Shares bought back	Equity Shares accepted as a % of total post Buyback Equity Share Capital of the Company#
1.	Motilal Oswal Family Trust	3,68,424	25.33%	0.25%
2.	Raamdeo Ramgopal Agrawal	3,43,446	23.61%	0.23%
3.	Motilal Gopilal Oswal	69,640	4.79%	0.05%
4.	Navin Agarwal	68,938	4.74%	0.05%
5.	PPFAS Mutual Fund (multiple schemes under same PAN)	56,646	3.89%	0.04%
6.	Suneeta Raamdeo Agrawal	55,728	3.83%	0.04%
7.	Raamdeo Ramgopal Agrawal-HUF	42,310	2.91%	0.03%
8.	Franklin Templeton Investment Funds	19,042	1.31%	0.01%
9.	TIMF Holdings	17,176	1.18%	0.01%
10.	Rajat Rajgarhia	14,698	1.01%	0.01%

#Subject to extinguishment of 14,54,545 Equity Shares accepted in the Buyback

3.3 The shareholding pattern of the Company, prior to the Buy-back (as of the Record Date being May 27, 2022) and post the completion of the Buy-back is as follows:

	Pre-E	Buyback	Post Buyback#	
Particulars	No. of Equity Shares	% to the existing Equity Share Capital	No. of Equity Shares	% to the post-Buyback Equity Share Capital
Promoters and persons acting in concert (collectively "the Promoters")	10,36,05,055	69.50%	10,27,23,398	69.59%
Foreign Investors (Including Non-Resident Indians, FIIs)	1,57,39,993	10.56%		
Financial Institutions/Banks & Mutual Funds promoted by Banks/Institutions and Insurance Companies	53,22,033	3.57%	4,48,84,976	30.41%
Others (Public, Public Bodies Corporate etc.)	2,43,95,838	16.37%		
Total	14,90,62,919	100.00%	14,76,08,374	100.00%

#Subject to extinguishment of 14,54,545 Equity Shares accepted in the Buyback

4. MANAGER TO THE BUYBACK



Ernst & Young Merchant Banking Services LLP The Ruby, 14th Floor, 29 Senapati Bapat Marg, Dadar West, Mumbai - 400 028, India Tel No.: +91-22-6192 0000 Fax No.: +91-22-6192 1000 Email: mofsl.buyback2022@in.ey.com; Website: www.ey.com/in/mb Investor grievance e-mail: investorgrievances@in.ey.com

SEBI Registration No.: INM000010700; Validity Period: Permanent Contact person: Chintan Hefa

LLP Identity No: AAO-2287 5. DIRECTOR'S RESPONSIBILITY

As per Regulation 24(i)(a) of the SEBI Buyback Regulations, the Board of Directors of the Company accept full responsibility for the information contained in this Advertisement and confirms that the information included herein contains true, factual and material information and does not contain any misleading information. This Advertisement is issued under the authority of the Board of Directors by the Finance Committee through the resolution passed by the Finance Committee meeting held on July 19, 2022.

> For and on behalf of the Board of Directors of Motilal Oswal Financial Services Limited Raamdeo Agrawal Non-Executive Chairman DIN: 00024533

Motilal Oswal Managing Director and Chief Executive Officer DIN: 00024503

Kailash Purohit Company Secretary and Compliance Officer Membership No.: A28740

Date: July 19, 2022 Place: Mumbai

FORM NO. CAA. 2

[Pursuant to Section 230(3) of the Companies Act, 2013 and Rules 6 and 7 of the Companies (Compromises, Arrangements and Amalgamations) r the Companies (Compromises, Arrangements and Amaigamatio Rules, 2016]
BEFORE THE NATIONAL COMPANY LAW TRIBUNAL DIVISION BENCH – I, CHENNAI CA(CAA)/20(CHE)/2022 In the Matter of Section 230 to 232 of The Companies Act, 2013

And

In the Matter of Scheme of Amalgamation
Between
SURYALAXMI ENTERPRISES PRIVATE LIMITED (Transferor Company)
And
AYODHYA FLOUR MILLS PRIVATE LIMITED

(Transferee Company)
And
Their Respective Share Holders Suryalaxmi Enterprises Private Limited

Having its registered office at 3/11, Seshachala Gramini Garden Street, Sathangadu, Chennai – 600 019, Tamil Nadu

.... Applicant Company/ Transferor Company Advertisement of Notice of Meeting of the Unsecured Creditors of Survalaxmi Enterprises Private Limited

Notice is hereby given that by an Order dated 13th July, 2022, the National Company Law Tribunal, Division Bench-I, Chennai has directed a Meeting to be held of the Unsecured Creditors of Suryalaxmi Enterprises Private Limited ("the Company") for the purpose of considering, and if thought fit, approving with or without modification, the Scheme of Amalgamation proposed to be made between Suryalaxmi Enterprises Private Limited and Ayodhya Flour Mills Private Limited and their respective Shareholders

In pursuance of the said order and as directed therein, further notice is hereby given that a meeting of the Unsecured Creditors of the Suryalaxmi Enterprises Private Limited, will be convened and held at 3/11, Seshachala Gramini Garden Street, Sathangadu, Chennai – 600 019, Tamil Nadu, on Monday, August 22, 2022 at 10 A.M., at which time and place, the Unsecured Creditors are requested to attend.

Copies of the said Scheme of Amalgamation, and of the statement under Copies of the said Scheme of Amalgamation, and of the statement under section 230 can be obtained free of charge at the registered office of the Company. Persons entitled to attend and vote at the meeting, may vote in person or by proxy, provided that all proxies in the prescribed form are deposited at the registered office of the Company at 3/11, Seshachala Gramini Garden Street, Sathangadu, Chennai – 600 019, Tamil Nadu, not ater than 48 hours before the meeting.

Forms of proxy can be had at the registered office of the Company. The Tribunal has appointed Mr. Chandramouli Prabhakar, Advocate, as the Chairperson of the said meeting. The above mentioned Scheme, if approved by the meeting, will be subject to the subsequent approval of the

Dated at Chennai on this the 19th day of July, 2022

Chandramouli Prabhakar Chairman appointed for the Meeting

Chola

Cholamandalam Financial Holdings Limited CIN:L65100TN1949PLC002905

Regd. Office: 'Dare House', No. 234, N.S.C. Bose Road, Chennai – 600 001. Tel: 044-42177770-5; Fax: 044-42110404 E-mail: investorservices@cfhl.murugappa.com; Website: www.cholafhl.com

NOTICE TO MEMBERS

NOTICE is hereby given that the 73rd Annual General Meeting (AGM) of Cholamandalam Financial Holdings Limited, will be held at 3.30 p.m. on Wednesday, 10 August, 2022 through Video Conference (VC) to transact the business contained in the notice dated 11 May, 2022 in accordance with the provisions of the Companies Act, 2013 and rules made thereunder, the Securities and Exchange Board of India (Listing Obligations and Disclosure Requirements) Regulations, 2015 and the circulars issued by the Ministry of Corporate Affairs from time to time. The Company has sent the notice of the AGM and the annual report for the financial year 2021-22 (FY 22) on Tuesday, 19 July, 2022 through electronic mode to members whose e-mail addresses are registered with the Registrar and Share Transfer Agent (RTA) / Depository Participant.

The annual report and AGM notice can also be downloaded from the following websites: www.cholafhl.com, RTA: https://evoting.kfintech.com/Public/Downloads.aspx and stock exchanges: www.bseindia.com and www.nseindia.com.

Notice is also hereby given that the register of members and share transfer books of the company will remain closed from Thursday, 4 August, 2022 to Wednesday, 10 August, 2022 (both days inclusive) for the purpose of ascertaining the members entitled to the dividend for the financial year 2021 -22.

The company is providing remote e-voting facility to all its members to cast their vote on all businesses contained in the notice through the e-voting platform of KFin Technologies Limited (KFIN), besides providing a facility for voting by electronic means in the AGM. The remote e-voting shall begin at 9.00 a.m. (IST) on Saturday, 6 August, 2022 and end at 5:00 p.m. (IST) on Tuesday, 9 August, 2022. The remote e-voting shall be disabled by KFIN thereafter.

A person whose name is recorded in the Register of Members or in the Register of Beneficial owners maintained by the depositories as on 3 August, 2022, being the cut-off date, shall be entitled to avail the facility of remote e-voting / electronic voting in the AGM. KFIN will be sending an e-mail with the User ID and password to any person who has acquired shares after 19th July 2022 and holding shares as on the cut-off date of 3 August, 2022. However, if such a person is already registered with KFIN for e-voting, then he / she can use the existing User ID and password for casting the vote.

Those members who are present in the AGM through VC facility and had not cast their votes through remote e-voting, may vote through e-voting facility during the AGM session. Those members who had exercised their vote through remote e-voting may participate in the AGM but shall not be entitled to vote again.

Members may refer to the AGM Notice for detailed instructions on remote e-voting, participation in the AGM through VC, submission of questions prior to AGM, registration as speaker at the AGM and e-voting in the AGM. The e-voting user manual is available at the downloads section of https://evoting.kfintech.com/public/Faq.aspx. In case of any queries or grievances relating to e-voting procedure, members may contact Mr. Rai Kumar Kale, Assistant Vice President - Corporate Registry, KFIN Technologies Limited, Selenium Tower B, Plot 31-32, Gachibowli, Financial District, Nanakramguda, Hyderabad - 500 032 email: rajkumar.kale@kfintech.com; Tel:040-67162222 & Tollree No.18003094001 or through email at einward.ris@kfintech.com

For Cholamandalam Financial Holdings Limited

Chennai July 19, 2022 Company Secretary

Coforge | Coforge Limited (erstwhile NIIT Technologies Limited)

CIN: L72100DL1992PLC048753

Regd Office: 8, Balaji Estate, Third Floor, Guru Ravi Das Marg, Kalkaji, New Delhi-110019. Ph: 91 (11) 41029297 Email: investors@coforge.com, Website: https://www.coforge.com

NOTICE- 30th ANNUAL GENERAL MEETING

NOTICE is hereby given that the 30th Annual General Meeting ('AGM') of the Members of Coforge Limited (erstwhile NIIT Technologies Limited) (the Company') for financial year 2021-22 will be held on **Wednesday, August 24** Company') for financial year 2021-22 will be held on **Wednesday, August 24, 2022 at 09:00 AM** through Video Conference facility ('VC')/or Other Audio Visual Means ('OVAM') in compliance with the General Circular Nos. 14/2020, 17/2020, 20/2020 dated April 08, 2020, April 13, 2020, May 05, 2020 respectively and clarification circular 02/2021 dated January 13, 2021, issued by the Ministry of Corporate Affairs ('MCA Circular'), Circular No. SEBI/HO/CFD/CMD1/CIR/P/2020/79 dated May 12, 2020 issued by the Securities and Exchange Board of India ('SEBI Circular') and other applicable provisions of the Companies Act, 2013 and the rules made there under.

The Annual Report of the Company for the financial year 2021-22 along wit Notice convening the AGM will be sent in due course only through email to a those Members whose email address is registered with the Company/Registrar and Share Transfer Agent ("RTA")/Depository Participants ('DP'), in accordance with the MCA Circulars and SEBI Circular. The aforesain documents will also be made available at www.coforge.com, stock exchange websites at www.bseindia.com and www.nseindia.com and on the NSDI vebsite at https://www.evoting.nsdl.com.

The instruction for attending the meeting through VC/OVAM and the manner o participation in the remote e-voting or casting vote at the AGM through e-voting s provided in the Notice convening the AGM. The Notice also contains the nstructions with regard to login credentials for shareholders, holding shares in physical form or in electronic form, who have not registered their email address either with the Company or their respective DP. Members participating through

VC/OVAM facility shall be counted for the purpose of quorum u/s 103 of the Companies Act, 2013. The members holding shares in physical form are requested to consider converting their physical shares into dematerialized and eliminate all risks associated with the physical shares.

Procedure for registration of email addresses and bank details:

Members holding shares in physical/demat form and who are yet to register/update their email IDs are requested to approach NSDL/CDSI ('Depository Participant') in case of dematerialized shares. In case shares are eld in physical form. Members are requested to send their request letters to Alankit Assignments Limited, 4E/2, Jhandewalan Extension, New Delhi 110055 ('RTA') signed by all the shareholders along with self- attested copie of PAN Card and address proof to register their email ids. Similarly, the Members may also reach out to the above mentioned for updation of Bank account details with Request letter, ID Proof & a copy of cancelled cheque. In case of any query you may write to Investor Services a investors@coforge.com or rta@alankit.com

> For Coforge Limited (Erstwhile NIIT Technologies Limited

Dated: July 19, 2022 Place: Noida

Barkha Sharma Company Secretary

MONTE CARLO FASHIONS LIMITED

(CIN: L51494PB2008PLC032059) Registered Office: B-XXIX-106, G.T. Road, Sherpur, Ludhiana-141003 Tel.: 91-161-5048610-20-30-40, Fax: 91-161-5048650 Website: www.montecarlocorporate.com E-mail: investor@montecarlocorporate.com

NOTICE TO SHAREHOLDERS

Transfer of Equity Shares of Company to Investor Education and Protection Fund (IEPF)

NOTICE is hereby published pursuant to Rule 6 of the Investor Education and Protection Fund Authority (Accounting, Audit, Transfer and Refund) Rules, 2016 as amended ("IEPF Rules"). In terms of provisions of Section 124(6) of the Companies Act, 2013 read with IEPF Rules, the shares in respect of which dividend has not been paid or claimed for seven consecutive years or more, shall be transferred by the Company to Investor Education and Protection Fund (IEPF).

Adhering to the various requirements as set out in the IEPF Rules, the Company has already sent communication individually to the concerned shareholders whose shares are liable to be transferred to the demat account of IEPF Authority under the IEPF rules for claiming their unclaimed dividend latest by August 19, 2022 to avoid transfer of shares to the demat account of IEPF Authority.

In terms of Rule 6 of IEPF Rules, the Company has also uploaded the details of such shareholders and shares due for transfer to the demai account of the IEPF authority and unclaimed dividend on its website www.montecarlocorporate.com. Shareholders are requested to verify the details of unclaimed dividend and shares liable to be transferred to the demat account of the IEPF Authority. The shareholders are advised to claim such dividend(s) by August 19, 2022. It may be noted that no claim shall lie against the company in respect

of unclaimed dividend and shares transferred to IEPF pursuant to IEPF Rules. The Shareholders can claim both the unclaimed dividend and the shares transferred to the demat account of IEPF authority by making an online application to IEPF authority, for which the details are available at www.iepf.gov.in. In case the shareholder is unable to claim the unencashed dividend (s)

by August 19, 2022, the company shall with a view to complying with the requirements set out in the IEPF Rules, initiate necessary action for transfer of shares to the demat account of the IEPf Authority as per the procedure prescribed under IEPF Rules. n case of any queries/ clarifications, the shareholders may contact the

Company's Registrar and Transfer Agent: M/s. Link Intime India Pvt. Ltd., Noble Heights, 1st Floor, Plot NH 2, C-1 Block LSC,Near Savitri Market, Janakpuri, New Delhi - 110058, Tel No.: 011-41410592, e-mail : iepf.shares@linkintime.co.in .

The said notice can also be accessed on the Company's website i.e. www.montecarlocorporate.com and the websites of Stock Exchanges i.e. www.bseindia.com and www.nseindia.com.

For MONTE CARLO FASHIONS LIMITED

Place: Ludhiana

(ANKUR GAUBA) COMPANY SECRETARY AND **COMPLIANCE OFFICER**

PIMPRI CHINCHWAD MUNICIPAL CORPORATION CIVIL ENGINEERING 'D' HO DEPARTMENT TENDER NOTICE No: - CIVIL/DHO/17/1/2022-2023

Offers by way of e-tendering (Percentage) are invited by the Joint City Engineer, Pimpri Chinchwad Municipal Corporation from contractors in e-tendering system for following works.

1) The contractor shall quote his Percentage offer on the Cost of work excluding Royalty and material testing

2) The offer for work shall be exclusive of GST. The GST at the applicable rate shall be paid separately by

PCMC for work 3) For Following works Regarding the Royalty, the policy that the corporation determines will be binding on you.

Sr. No	Name of Work	Estimated cost put to the Tender (Rs) (4+6)	Cost of Work excluding Royalty and Material testing charges (Rs)	Royalty (Rs)	Testing Charges (Rs)	Earnest money (Rs)	Security Deposit (Rs)	Time limit in calendar Months	Tender Documen t With G.S.T. (non refundabl e) (Rs.)
1	2	3	4	5	6	7	8	9	10
			Civil	DHO					
1	Construction of Fire Station at Punawale in Prabhag No.25 in Exchange of I to R Space	12,44,54,963	12,41,53,903	1,52,074	3,01,060	6,22,275	62,22,748	30	37,430

1	Station at Punawale in Prabhag No.25 in Exchange of I to R Space	12,44,54,963	12,41,53,903	1,52,074	3,01,060	6,22,275	62,22,748	30	37,430
		Time	table for the t	enders sha	ll be as fol	lows:			
	Online sale of tenders :-		1-	Date 20/07/2022 to Date 17/08/2022					
	Last date of submission of tenders :-		:-	Date 17/08/2022up to 3.00 pm					
	Pre Bid Meeting Date & Time :-		:-		08/2022 at irst floor P		n the Office	Joint City	Engineer

Date of opening of tenders Date 19/08/2022 at 03.00 Pm (if possible) The Municipal Commissioner PCMC reserves the right to accept or reject any tender partially or

completely without any reason thereof. The details of above works, such as Security Deposit, Earnest Money Deposit, Terms & Conditions of the Tender and Schedule of works, are available on web site www.pcmcindia.gov.in, http://mahatenders.gov.in. In case of any technical problem related to the tender document, the same can be referred to the NIC email support-eproc@nic.in or on telephone numbers 0120-

ADVT No. 134

No: ENGG/TEN/DHO/217/2022

4200462, 0120-4001002, 0120-4001005,0120-627787

Date :- 19/07/2022

Joint City Engineer

(Bhalkar A.M.)

Sd/-

Pimpri Chinchwad Municipal Corporation Pimpri – 411 018.

ਨਸ਼ਿਆਂ ਅਤੇ ਬੇਰਜ਼ਗਾਰੀ ਦੇ ਖਾਤਮੇ ਲਈ ਦਿੜ ਸੰਕਲਪ : ਸੰਧਵਾਂ

ਰੋਮੀ ਕਪੂਰ/ ਸੁਰਿੰਦਰ ਦਮਦਮੀ ਫਰੀਦਕੋਟ, 19 ਜੁਲਾਈ : ਪੰਜਾਬ ਵਿਧਾਨ ਸਭਾ

ਦੇ ਸਪੀਕਰ ਅਤੇ ਵਿਧਾਨ ਸਭਾ ਹਲਕਾ ਕੋਟਕਪੂਰਾਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਕਟਕਪੁਰਾ ਦ ਵਿਧਾਇਕ ਲੁਲਤਾਰ ਸਿਘ ਸਪਵਾ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰੰਮ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦਾ ਸਰਵਪੰਪੀ ਵਿਕਾਸ, ਨਸ਼ਿਆਂ ਤੇ ਬੇਰੁਜਗਾਰੀ ਦੇ ਖਾਤਮੇਂ ਲਈ ਪੂਰੀ ਤਰ੍ਹਾਂ ਦ੍ਰਿਣ ਸੰਕਲਪ ਹੈ, ਤੇ ਪਿਛਲੇ ਚਾਰ ਮਹੀਨਿਆਂ ਵਿਚ ਹੀ ਇਸ ਦੇ ਉਸਾਰੂ ਸਿੱਟੇ ਸਾਹਮਣੇ ਆ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਸਿਹਤ ਅਤੇ ਸਿੱਖਿਆ ਵੀ ਕਿਹਾ ਕਿ ਸਰਕਾਰ ਸਿਹਤ ਅਤੇ ਸਿੱਖਿਆ ਵਿਚ ਸੁਧਾਰ ਨੂੰ ਤਰਜੀਹੀ ਤੌਰ ਤੇ ਲੈ ਰਹੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਬਾਬਾ



ਮੌਟੀ ਕਾਰਲੋਂ ਫੈਸ਼ਨਜ਼ ਲਿਮਟਿਡ

(ਸੀਆਈਐਨ: 1.51494PB2008PLC032059) ਰਜਿਸਟਰਡ ਦੜਤਰ : ਕੀ-XXIX-106, ਜੀਟੀ ਫੋਡ, ਜ਼ੋਹਪੁਰ, ਲੁਧਿਆਦਾ-141003, ਫੋਨ: 91-161-5048610-20-30-40, ਫੋਕਸ: 91-161-5048650 ਵੈਕਸਾਈਟ: www.montecarlocorporate.com ਈਲੋਲ : investormontecarlocorporate.com ਸ਼ੋਅਰਧਾਰਕਾਰੰ ਨੂੰ ਨਿੰਟਸ ਨਿਵੇਸ਼ਕ ਸਿੱਖਿਆ ਅਤੇ ਸੁਰਚਿਆ ਫੱਡ (ਆਈ.ਏ.ਸੀ.ਐੱਫ.) ਵਿਖੇ ਨੂੰ ਕੰਪਨੀ ਦੇ ਇਸਟੀਆਂ ਹੈਆਂ ਦੀ ਸਮਝਾਪੀ ਤੇ ਸ਼ਾਹਿਤੀ

ਜ਼ਿਵੇਸ਼ਕ ਸਿੱਖਿਆ ਅਤੇ ਸੂਚਰਿਆ ਵੱਧ (ਆਈ ਮੋਟੀ ਮੈਨਿੰਟ.) ਵਿਖੇ ਨੂੰ ਕੰਪਨੀ ਦੇ ਜ਼ਿਵੇਸ਼ਕ ਸਿੱਖਿਆ ਅਤੇ ਸੂਚਰਿਆ ਵੱਧ (ਆਈ ਮੋਟੀ ਮੈਨਿੰਟ.) ਵਿਖੇ ਨੂੰ ਕੰਪਨੀ ਦੇ ਜ਼ਿਵੇਸ਼ਕੀ ਜ਼ਵੇਸ਼ਕੀ ਜ਼ਿਵੇਸ਼ਕੀ ਜ਼ਿਵੇਸ਼ਕੀ ਜ਼ਿਵੇਸ਼ਕੀ ਜ਼ਿਵੇਸ਼ਕੀ ਜ਼ਿਵੇਸ਼ਕੀ ਜ਼ਿਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕੀ ਜ਼ਵੇਸ਼ਕ

ਡੀਮੈਂਟ ਖਾਂਤੇ ਵਿੱਚ ਦੋਵੇਂ ਟਰਾਂਸ਼ਕਰ ਕੀਤੇ ਗੱਲ ਲਾਵਾਰਜ ਨਾਚਾਂਮਸ ਅਤੇ ਸੋਮਰਾਂ ਦਾ ਦਾਅਵਾ ਕਰ ਸਕਦੇ ਹਨ, ਜਿਸ ਦੇ ਕੰਗ ਵੈਗਸਾਈਨ ਆ-160, 2007. ਜੋ ਤੋਂ ਉਪਲਬਧ ਹਨ। ਜੋ ਉਹ ਸ਼ਰਬ ਹਨ। ਜੇਕਰ ਸੇਅਰਧਾਰਕ 10 ਅਗਾਗ਼ਤ, 2022 ਤੱਕ ਗੈਰ ਨਕਦੀ ਲਾਚਾਂਮਸ਼ ਦਾ ਦਾਅਵਾ ਕਰਨ ਵਿੱਚ ਅਸਮਰੱਥ ਹੁੰਦਾ ਹੈ, ਤਾਂ ਕੈਪਨੀ ਆਈਪੀਐਫ ਨਿਹਾਮਾਂ ਵਿੱਚ ਨਿਕਧਾਰਤ ਲੋੜਾਂ ਦੀ ਪਾਲਣਾ ਕਰਨ ਦੇ ਮਾਣਨਜ਼ਰ ਆਈਪੀਐਫ ਕਰਪਤੀ ਦੀ ਲਈ ਸ਼ਰਬ ਤੋਂ ਤਵਾਂ ਦੀ ਪਾਲਣਾ ਕਰਨ ਦੇ ਮਾਣਨਜ਼ਰ ਆਈਪੀਐਫ ਕਰਪਤੀ ਦੇ ਭੀਮੈਂਟ ਖਾਤੇ ਵਿਖੇ ਸੋਮਰਾਂ ਦੀ ਤਕਦੀਨੀ ਲਈ ਆਈਪੀਐਫ ਨਿਹਾਮਾਂ ਤੀਹਤ ਲੋੜੀਦੀ ਕਾਰਵਾਈ ਸ਼ੁਰੂ ਕਰੇਗੀ ਨਿਹਾਮਾਂ ਤੀਹਤ ਲੋੜੀਦੀ ਕਾਰਵਾਈ ਸ਼ੁਰੂ ਕਰੇਗੀ ਜੋ ਜੋਵਾਂ ਸਮਾਹਮੀਕਰਨ ਲਈ ਸਿਆਰਧਾਰਕ ਕੰਪਨੀ ਦੇ ਰਜਿਸਟਹਾਰ ਅਤੇ ਟ੍ਰਾਂਸਕਰ ਦੇਜੇਟ ਨਾਲ ਸੰਪਰਕ ਕਰ ਸਕਦੇ ਹਨ ਮਿਸ਼ ਨਿੰਗ ਇੰਟਾਈਮ ਇੰਡੀਆ ਪ੍ਰਾਈਵੇਟ ਲਿਸ, ਨੌਥਲ ਹਾਈਟਸ, ਪਹਿਲੀ ਮੌਜ਼ਿਲ, ਪੁਲਾਣਾ ਨੰਸਲੰਬ 2, ਸੀ – ਸ਼ਬਲਾ ਅਲੋਅਸੀਜ਼ੀ ਨੰਡ ਸਾਵਿਕਰੀ ਮਾਰਕੀਟ, ਲਰਪਤੀਨ ਨਵੀਂ ਦਿੱਲੀ – 110058, ਟੈਲੀਵੈਂਨ ਨੰ: 011–41410592, ਈ-ਮੇਲ-

iepf.shares9linkintime.co.in ਇਹ ਨੀਟਸ ਕੈਪਨੀ ਦੀ ਵੈਂਬਸਾਈਟ ਜੋ ਕਿ ਆਆ.montecarlocorporate.com ਅਤੇ ਸਟਾਕ ਅਰਸਵੇਜਾ ਦੀਆਂ ਵੈਂਬਸਾਈਟਾਂ ਆਆ.bseindia.com ਤੋਂ ਆਆ.nseindia.com ਤੋਂ ਵੀ ਦੇਖਿਆ ਜਾ ਸਕਦਾ ਹੈ।

ਸਥਾਨ : ਲੁਧਿਆਣਾ ਮਿਤੀ : 19.7.2022

ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ ਦੇ ਰੈਸਟ ਹਾਊਸ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਮੌਕੇ ਤੇ ਆਦੇਸ਼ ਜਾਰੀ ਕੀਤੇ।

भारत स्वाचित्र हैरिया भारत स्वाचित्र स्वचित्र स्वाचित्र स्वाचित्र स्वाचित्र स्वाचित्र स्वाचित्र स्वाचित्र

पार्थीयम् प्रमाण एक सभा तिराज्यस्य प्रभावस्य प्रमाण अस्तर कर्णा १९ प्रमाण १९ प्रमाण

ੁਹਾਨ ਦ ਪੰਜਾਬ ਸਟੇਟ ਆਈਏਐਸ ਅਫਸਰਜ ਕੋਆਪਗੇਟਵ ਹਾਊਸ ਬਿਲਡਿੰਗ (ਪਹਿਸੀ) ਸੁਸ਼ਾਇਟੀ ਲਿਮ. ਸੈਕਟਰ 49-ਏ, ਚੰਡੀਗੜ੍ਹ

ਦ ਚੰਡੀਗੜ੍ਹ ਬੇਂਕ ਆਫ ਬੜੇਂਦਾ ਇਪਲਾਈਜ ਕੋ-ਆਪ ਹਾਊਸ ਬਿਲਡਿੰਗ ਪਹਿਲੀ (2) ਸੁਸਾਇਟੀ ਲਿਮ., ਸੈਕਟਰ 50ਡੀ, ਹੈਰੀਗੜ੍ਹ

Benfier ubord (2) क्रालीरण flore, Bezes south, withing LUISCR कि होंडा हिए कर हैंगा है कि होंडा हिए कर स्थाप है कि स्थेत है 319, केट है, क्रारीस्था, केट केटा कि स्थाप है कि स्थेत है 319, केट है, क्रारीस्था, केटा कि स्थाप है कि स्थाप कर क्राली है कि स्थाप है कि होंडा है कि में किए की होंडा है कि होंडा है कि होंडा है कि में किए की होंडा है कि होंडा है कि होंडा है कि केटा मार्टिक की किए की होंडा है कि हो कि क्राली होंडा है कि होंडा है कि होंडा है कि क्राली होंडा है कि होंडा है कि हो कि क्राली है कर कि होंडा है कि क्राली है कर कि होंडा है कि क्राली है कर कर अरों से देखी स्थाप है कि क्राली है कर अरों है कि क्राली है केडा है केडा है केडा है कि क्राली है केडा है है केडा है है केडा है है केडा है केडा है केडा है केडा है केडा है केडा है केडा है है है केडा है केडा

क-भागक प्राणीक प्रतिकार कामा परिवार पूरा-का-गरिक वीविकायन पुत्रवाकी।

प्रिणा- भाग विकायन प्रिणा पर प्रतुक्त काम तीना । एन की प्राणा- भाग विकायन प्रतिकार प्रतुक्त काम तीना । एन की प्राणा मार्ग्य विकाय कामा विकाय प्रतुक्त कामीना । एन प्रतिकृत्य मार्ग्यित कामा व्यवस्था । प्रतिकार कामा विकाय प्रतिकार प्रतिकृत्य कामीना । प्रतिकार कामा व्यवस्था । प्रतिकार कामा व्यवस्था प्रतिकार कामा विकाय । प्रतिकार कामा व्यवस्था । प्रतिकार कामा व्यवस्था प्रतिकार कामा विकाय । प्रतिकार कामा विकाय । प्रतिकार कामा व्यवस्था । प्रतिकार कामा विकास व्यवस्था । प्रतिकार कामा विकास विकास व्यवस्था । प्रतिकार कामा विकास वि



wholes to wron't 'a melles and wholes to 'be a size of the window of the size of t

we have a simple of the control of t

प्राथमिक रिटिंग अपने सरका के प्रीरंग की मार्ग के विश्व में स्थान कियों 1.5-0.-022 है जे बारी भी दिया है राज्य में की अध्योगत विश्व में प्राप्त में है पित के प्रीरंग के राज्य में की बहुत्यार्ग मिंग के रायवत पित्र पीत्र में त्या में की बहुत्यार्ग मिंग के रायवत पित्र पीत्र में त्या में की प्राप्त है की प्राप्त में त्या में व्यव में की प्राप्त में की के पत्र है हों में प्रशास में कार्यास मार्ग कर के स्थान एक, होकत मिंग बार्ग में देश मार्ग कार्या में हमार्ग के प्राप्त मार्ग में की प्राप्त हमार्ग में मार्ग में अपने के राज्य, मार्गा कर में की प्रत्य हमार्ग में मार्ग में की विश्व में की बी में पूर्व 1.5 किए में में में मार्ग में मार्ग मार्ग में मार्ग में मार्ग मार्ग में मार्ग में मार्ग मा

ਸੀ ਨਿਤਿਸ਼ ਸਿੰਗਲਾ, ਪੀਸੀਐਸ, ਸਬ-. ਭਵੀਜ਼ਨਲ ਮੈਜੀਸਟ੍ਰੇਟ (ਈਸਟ)-ਕਮ-ਮੈਰਿਜ਼ ਮਫ਼ਸਰ, ਯੂਟੀ, ਚੰਡੀਗੜ੍ਹ ਦੀ ਅਦਾਲਤ ਵਿਖੇ



ਨਾਲ ਮਿਤੀ 12.7.2022 ਨੂੰ ਜਾਰੀ ਕੀਤ

ਮੈਰਿਜ ਅਫ਼ਸਰ, ਯੂਟੀ, ਚੰਡੀਗੜ੍ਹ

दुरी, पंजीवाह प्रदेश करण पूरिवारी विराक्त प्रवास अवसासन । 1. रिकार प्रीम्मी भागार किया है कि से हो ही तो पर अवसास । 1. रिकार प्रीम्मी भागार किया किया किया करणों के किया करणों के की रिकार करणां, ही स्वास्त्रमा मरिकार किया करणों कर किया करणों के की रिकार के प्रीम्मी करणां किया करणां करणां करणां करणां करणां करणां करणां करणां कर किया है की माने हैं की मान

ਮਾਡਲ ਟਾਊਨ ਬ੍ਰਾਂਚ, 984/2, ਤੇਜ ਕੰਪਲੈਕਸ, ਸਾਹਮਣੇ ਪਾਸਪੋਰਟ ਦਫਤਰ, ਲਿੰਕ ਰੋਡ, ਲੁਧਿਆਣਾ 141002 Bank of India

ਜ਼ਿਲਤ (1976) ਦਾ ਪਰਿਵਾ ਦਾ ਜ਼ਿਲਤ (1976) ਦਾ ਪਰਿਵਾ ਦਾ ਜ਼ਿਲਤ (1976) ਦਾ ਜ਼ਿਲਤ (197

ਅੰਦਰ ਆਦਾ ਕਰਨ ਲਈ ਕਿਹਾ ਸੀ। ਮਨਾਰ ਹੈ ਮਲੋਂ ਨਾਂ ੂੰ 2,128.483-25/- ਜਮਾਂ ਮਿੜੀ 30.11.2019 ਤੋਂ ਬਣਦਾ ਯਿਆਜ ਕੰਸ਼ ਕਰੀਡਟ ਖਾਤਾ : ਭ. 12.78.229/- ਜਮਾਂ ਮਿੜੀ 21.12.2019 ਤੋਂ ਖਣਦਾ ਯਿਆਜ ਕੁਲ - ਭੁ. 34.06.722.25/- ਸਮਾਂ ਇਸ ਉਪਰੋਫ਼ ਯਿਆਜ ਕਰਜ਼ਦਾਰ ਇਹ ਕਰਮ ਅਦਾ ਕਰਨ ਵਿੱਚ ਅਸੜਲ ਰਹੇ ਸੋ ਕਰਜ਼ਦਾਰਾਂ ਅਤੇ ਆਮ ਜਨ ਸਧਾਰਨ ਨੂੰ ਇਹ ਨੋਟਿਸ ਦਿੱਤਾ ਜਾਂਦਾ ਹੈ ਕਿ ਨਿਮਨਹਸਤਾਪਤੀ ਨੇ ਹੋਣ ਦਰਸਾਈ ਜਾਇਦਾਦ ਦਾ ਦੋਮੇਂ ਅੰਕਟ ਦੇ ਸੰਕਸ਼ਨ 13(4) ਦੀ ਤਾਕਤਾਂ ਦੀ ਵਰਤੋਂ ਕਰਦਿਆਂ ਨੂੰ ਦਸੇ ਭੁਲ ਦੇ ਕੁਲ 8 ਨਾਲ ਪੜ੍ਹਿਆ ਜਾਵੇ ਤਹਿਤ ਮਿੜੀ 19 ਜ਼ੁਲਾਈ 2022 ਨੂੰ ਕਜ਼ਜ਼ਾ ਲੈ ਲਿਆ ਨੂੰ ਦਸੇ ਭੁਲ ਦੇ ਭੁਲ 8 ਨਾਲ ਪੜ੍ਹਿਆ ਜਾਵੇ ਤਹਿਤ ਮਿੜੀ 19 ਜ਼ੁਲਾਈ 2022 ਨੂੰ ਕਜ਼ਜ਼ਾ ਲੈ ਲਿਆ

. ਸਰਜ਼ਦਾਰਾਂ ਨੂੰ ਖਾਸ ਕਰਕੇ ਅਤੇ ਆਮ ਜਨ ਸਧਾਰਨ ਨੂੰ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਹੇਠ ਤਰਸਾਈ ਜਾਇਦਾਦ ਨਾਲ ਕੋਈ ਲੈਣ-ਦੇਣ ਨਾ ਕੀਤਾ ਜਾਵੇ, ਕਿਉਂਕਿ ਇਹ ਜਾਇਦਾਦ ਹੁਣ ਬੈਂਕ

ਕਰੋਜ਼ਦਾਰਾਂ ਨੂੰ ਪੱਸੀ ਕਰਕਾ ਅਤੇ ਅੱਸ ਮਨ ਮਹਾਰਨ ਨੂੰ ਸਦੇ ਸੁਖ਼ਤ ਕੀਤਾ ਜਾਂਦਾ ਹਾਂ ਕਾਰ ਹਨ ਕਾਰਜਾਂ ਜਾਂਦਾਵਾਂ ਨਾਨ ਕੋਈ ਲੈਣ-ਵੱਦ ਨਾ ਕੀਤਾ ਜਾਂਦਾ, ਵਿਚੰਦਿ ਨੂੰ ਜਿਲ੍ਹੇ ਨੂੰ ਇਹ ਜਾਂਦਿਵਾਦ ਹੁਣੇ ਵਿੱਚ ਆਫ ਇਲੀਆਂ, ਮਾਡਲ ਟਾਊਨ ਵੰਖ ਸ਼ੁਰੂ ਸ਼੍ਰੀ ਸ਼ਿਆਨਾ ਦਾ ਮਾਲਮਾ ਹੈ ਅਤੇ ਅਜਿਹਾ ਕਰਨ ਵਾਲਾ ਕਰਕਾ ਹਨ ਕਿਤਾ ਕਰਕਾ ਹਨ ਜਾਂਦਾ ਕਰਕਾ ਹਨ ਜਾਂਦਾ ਕਰਕਾ ਹਨ ਜਾਂਦਾ ਕਰਕਾ ਹਨ ਜਾਂਦਾ ਕਰਕਾ ਹਨ ਜਿਹਾ ਕਰਕਾ ਹਨ ਜਾਂਦਾ ਕਰਕਾ ਹਨ ਜਾਂਦਾ ਕਰਕਾ ਹਨ ਜਿਹਾ ਕਰਕਾ ਹਨ ਜਾਂਦਾ ਕਰਕਾ ਹਨ ਜਿਹਾ ਕਰਕਾ ਹਨ ਜਾਂਦਾ ਕਰਕਾ ਹਨ ਜਿਹਾ ਹਨ ਹਨ ਹਨ ਜਾਂਦਾ ਕਰਕਾ ਹਨ ਜਾਂਦਾ ਹਨ ਜਿਹਾ ਹਨ ਜਾਂਦਾ ਹਨ ਜਾਂਦਾ

ਅਤੇ ਜਨ। ਹਵਾਰੇ ਦੇਸ਼ ਕੁੱਤ 12.78.229/- ਦੀ ਬਜਾਏ ਕੁ: 34.06.722.25/- ਸ਼ੜੀ ਜਾਏ ।
ਅਤੇ ਜਮਹਿਰਦਾਵਾਣਣਣ ਸਾਇਦਾਵਾ ਦੇ ਮਾਲਕ ਦਾ ਨਾਮ ਸੀਮਤੀ ਕਾਂਗਰ ਕਾਰੇ ਸ਼ਾਹੂ ਦੇ ਪਤਨੀ ਸਭ. ਸ੍ਰੀ ਰਾਜਿੰਦਰ ਸੂਦ ਹੋਰ ਜਾਇਦਾਦ ਦੇ ਸਾਰਕ ਦਾ ਨਾਮ ਸੀਮਤੀ ਕਾਰੇਗ ਕਾਰੇ ਸਿੰਦ ਪਤਨੀ ਸਭ. ਸ੍ਰੀ ਰਾਜਿੰਦਰ ਸੂਦ ਹੋਰ ਜਾਇਦਾਦ ਦੇ ਸਾਰੇ ਅਤੇ ਅਧਿਮ ਹਿਸੀਆਂ ਵਿਚੋਂ ਨਿਵਰੀ 169 ਕਰਗ ਗਜ਼ਾ ਸੀਸ਼ਤੀ ਪਿੰਡ ਜੰਸੀਆਂ, ਦੰਦਬਾਤ ਨੰਬ 101, ਸਾਮ ਕਰਜ਼ਨੀ, ਕੇਗਰ ਸਿੰਘ ਨਗੜ, ਰਹਿਸੀਆਂ ਅਤੇ ਜ਼ਾ ਲੁਧਿਆਣਾ ਵਸੀਸ਼ਕਾ ਨੇ 13793 ਮਿਤੀ 20.12.2001, ਸ਼ਸ਼ਕਾ ਨੇ 40//6/1, ਮਾਤਾ ਨੇ 647/663 ਰਹੀ ਜਮਾਪੰਦੀ ਸਾਲ 1979-98 ਸ਼ੀਮਤੀ ਰਾਕੋਬ ਰਾਣੀ ਸੂਦ ਪਤਨੀ ਸਭ. ਸ੍ਰੀ ਰਾਜਿੰਦਰ ਸੂਦ ਦੇ ਨਾਮ ਹੈ, ਚਾਰਦੀਵਾਰੀ ਪ੍ਰਬਰ : ਮਹਿਤਜੀ, ਪਛਮ : ਲਾਲਜੀਤ, ਉਤਰ : ਗੁਆਂਦੀ, ਦੰਦਣ : ਡੱਡ 20 ਦੇੜੀ

ਮਿਤੀ: 19.7.2022 ਸਥਾਨ ਲੁਧਿਆਣਾ

ਪੰਜਾਬ ਨੈਸ਼ਨਲ ਬੈਂਕਬਿਹਤਗੇ ਲਈ ਇਕੱਠੇ Dup

। ਲਈ ਮੌਟੀ ਕਾਰਲੋ ਫੈਸ਼ਨਜ਼ ਲਿਮਟਿਡ ਲਈ ਸਦੀ ਕਾਰਨ ਚਸ਼ਨਜ਼ ਲਿਸਟਿਸ ਸਹੀ/ (ਅੰਕੁਰ ਗੌਥਾ ਕੰਪਨੀ ਸਕੱਤਰ ਅਤੇ ਪਾਲਣਾ ਅਧਿਕਾਰੰ

ਸਰਕਲ ਸ਼ਾਸਤਰ ਸੈਂਟਰ, ਸਰਕਲ ਦਫਤਰ, ਸਾਹਮਣੇ ਸੈਤੀਆ ਮੌਟਰਜ, ਅਬੌਹਰ ਰੋਡ, ਵਾਜਿਲਕਾ (8225) ਈਮੋਲ ਆਈਡੀ : cs8225@pnb.co.in

ਜਿਵੇਂ ਕਿ ਲੋਨ ਖਾਤਾ ਐਨਪੀਏ ਹੋ ਗਿਆ ਹੈ ਜੋ ਬੈਂਕ ਦੇ ਅਧਿਕਾਤਰ ਅਕਸ਼ ਨੇ ਜੀਵਰਿਵਾਈਜ਼ਨ ਆਵ ਜਿਵੇਂ ਹੈ। ਤਾਰਨ ਨਾਲ । ਧਾਰਾ 192) ਕਰਜਵਾਰਾਂ ਨੂੰ ਹੇਠ ਸਾਰਟੀ ਵਿਚ ਦਰਸਾਏ ਮੁਤਾਬਕ 60 ਇਨਾਂ ਦਾ ਗਿਆਡ ਨਿੱਟਸ ਜਾਰੀ ਕੀਤਾ ਹੈ। ਨੇਟਿਸ ਮੁਤਾਬਕ ਜੇਕਰ ਕਰਜਵਾਰ 60 ਇਨਾਂ ਦੇ ਅੰਦਰ ਕਰਸ ਅਦਾ ਨਹੀਂ ਕਾਂ ਰਕਮ ਹੋਣ ਦਰਸਾਏ ਮੁਤਾਬਕ ਰੁਪੀਅਤ ਜਾਇਦਾ ਨੂੰ ਵੱਧ ਕੇ ਕੁਸ਼ਨੀ ਜਾਰੀਗੀ ਜਿਵੇਂ ਕਿ ਗਿੰਡਾ ਨੇਟਿਸ ਕਰਜਵਾਰਾਂ/ਕਰਟ ਨੂੰ ਪ੍ਰਾਪਤ ਨਹੀਂ ਹੋਇਆ ਜੋ ਗਿੰਸ਼ਾਂਤ ਨਿੱਟਜ ਚੰਗ ਕਾਹੀ ਕਰਜ ਗਰੰਟਰਾਂ ਦੀ ਗਿੰਕਾਰੀ ਜਾਇਦਾ ਦੋ ਵੀ ਇਪਕਾ ਦਿੱਤੀ ਹੈ, ਸੈਂ ਕਰਜਵਾਰਾਂ/ਕਰਿਟਰਾਂ ਨੂੰ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਕਿ 60 ਦਿਨਾਂ ਦੇ ਅੰਦਰ ਕਰਜੇ ਦੀ ਰਕਮ ਸਮੇਤ ਭਵਿਖੀ ਬਿਆਸ ਅਤੇ ਕਰਚੇ ਦੇ ਜਮੇਂ ਕਰਕਾਰੀ ਜਾਵੇਂ ਨਹਾਂ ਤੋਂ ਜਮੇਂ ਅੰਤ ਦੀ ਯਾਹਾ 13.41 ਅਤੇ 21 ਦੀਆਂ ਤਾਜ਼ਦੀਜ਼ ਦੀ ਹੋਰ ਕੋਲ ਦੇ ਅਧਿਕਾਰਤ ਕਰਜ਼ ਦੀ ਰਕਮ ਸਮੇਤ ਵਿੱਚ ਪ੍ਰਿਤ ਜਿਵੇਂ ਜ਼ਿਲ੍ਹਾ ਜ਼ਿਲ੍ਹ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹਾ ਜ਼ਿਲ੍ਹ ਜ਼ਿਲ੍ਹਾ ਜ਼ਿਲ੍ਹਾ

ਲੈਣ ਦਾ ਹੋਕ ਹੈ।			
ਲੌਨ ਖਾਤਾ/ਕਰਜ਼ਦਾਰਾਂ ਦਾ ਨਾਂ	ਜਾਇਦਾਦਾਂ/ਸੁਰਖਿਅਤ ਜਾਇਦਾਦ ਦਾ ਪਤਾ ਜਿਥੇ ਕਬਜਾ ਲਿਆ ਜਾਣਾ ਹੈ ਦਾ ਵੇਰਵਾ	ਡਿਮਾਂਡ ਨੋਟਿਸ ਦੀ ਮਿਤੀ/ਐਨਪੀਏ ਦੀ ਮਿਤੀ	ਬਕਾਇਆ ਰਕਮ
ਲੌਨ ਖਾਤਾ ਨੰਬਰ 02067021000011, 02067021000028 ਅਤੇ 02067021000059	ਜ਼ੈਂਕ ਤੋਂ ਖਰੀਦੇ ਗਏ ਮਸ਼ੀਨਰੀਜ/ਇਕੁਵੀਪਮੈਂਟਸ/ਫਰਨੀਚਰ ਅਤੇ ਫਿਕਸਰਜ ਦਾ ਗਿਰਵੀਕਰਨ ਸਾਰੇ ਅਤੇ ਅਹਿਮ ਹਿਸੀਆਂ ਵਿਚੋਂ ਮਲਟੀਪਲੈਕਸ ਦੀ ਵਪਾਰਕ ਜਾਇਦਾਦ ਮਿਣਤੀ (ਜਮੀਨ	ਐਨਪੀਏ ਮਿਤੀ	Rs. 1,95,21,222.44 ਮਿਤੀ 31.3.2021 ਤੱਕ ਜਮ ਹੋਰ ਬਿਆਜ ਅਤੇ ਹੋਰ ਖਰਚੇ
ਰ2067021000059 ਕਰਜਵਾਰ : ਮੇਸ਼ ਗਿੱਲ ਪਲਾਜਾ ਮਲਟੀਪਲਕੈਸ	ਤੇ ਇਮਾਰਤ) ਮਿਣਤੀ 3 ਕਨਾਲ 12.89 ਮਰਲਾ (2205 ਵਰਗ ਗਜ) ਜੋ ਕਿ 15 ਕਨਾਲ :	। ਮਰਲਾ ਦਾ 2205/91	05 ਹਿਸਾ ਸਥਿਤੀ ਅਗਵਾ

ਕਰਜ਼ਸ਼ਾਰ: ਐਸ. ਰਿੱਲ ਪਲਾਜਾ ਮਨਮਾਪਿਕਰੇਜ਼। ਤੋਂ ਇਮਾਰਤਾ) ਮਿਣਤੀ 3 ਕਨਾਲ 12.89 ਮਰਲਾ (2205 ਵਰਗ ਗਜ) ਜ ਕਿ 15 ਕਨਾਲ 1 ਮਰਲਾ ਦ205/9105 ਗਿਸਾ ਸਥਿਤੀ ਅਗਥਾਰ ਗੇਸ਼ਨੇ ਸਾਮਣੇ ਅੰਗਮਿਆਰੀ ਬੇਕ, ਸਕੂਰਕਰ ਗੇਸ਼, ਗੀਚਾਰੇਵ (ਪੰਜਾਬ) 15105 ਪ੍ਰਾਪ, ਸ੍ਰੀ ਕੇਲਪੇਵਰ ਸਿੰਘ ਵਿੱਚ ਪੰਜਾਬ 15105 ਪ੍ਰਾਪ, ਸ੍ਰੀ ਕੇਲਪੇਵਰ ਸਿੰਘ ਗਿੱਤ ਹੋਰ ਸੀ ਨੇਕ ਸਿੰਘ : ਪੁਰਬ : ਗੋਲ, ਉਰਤਾਂ ਦੇ ਗਿੱਲ ਹਾਉਰ ਸੀ, ਸਕੂਰਲ ਗੋਲ, ਏਕਾਂਟ ਸਰਕਾਰ ਸੀ ਗੋਲ ਸੀ, ਮਿਤੀ 15.5.2017 ਚਾਰਥੀਵਾਰੀ ਕਰਮੇਵਰ ਸਿੰਘ ਗਿੱਤ ਪੰਜਾਬ ਸੀ ਨੇਕ ਸਿੰਘ : ਪੁਰਬ : ਗੋਲ, ਉਰਤਾਂ ਦੇ ਗਿੱਲ ਹਾਉਰ ਸੀ, ਸਕੂਰਲ ਗੋਲ, ਏਕਾਂਟ : ਸਕੂਰਨ ਸਿੰਘ ਸਪਲੇਸ ਵਾਸੀ ਸਾਹਮਣੇ ਐਸਬੀਆਰੀ ਕਿ, ਸਕੂਰਕਰ ਹੋਰ, ਵਗੋਵਕੋਟ (ਪੰਜਾਬ 15120) ਗਰੋਟਰ : ਸੀਮਰੀ ਦਿਲਰੂਪ ਕੌਰ ਗਿੱਲ ਪਤਨੀ ਸੀ ਨਰੀਪਦੇਚ ਸਿੰਘ ਗਿੱਲ ਪੁੱਤਰ ਸ੍ਰੀ ਨੇਕ ਸਿੰਘ ਵਾਸੀ ਸਾਹਮਣੇ ਐਸਬੀਆਰੀ ਵਿੱਚ

ਕਰਜਦਾਰ' ਤੇ ਗੈਰਟਰਾਂ ਨੂੰ ਇਹ ਸਲਾਹ ਦਿਤੀ ਜਾਂਦੀ ਹੈ ਕਿ 1. ਉਹ ਸਬੰਧਤ ਸ਼ਾਖਾ ਦਫਤਰ ਵਿਚੋਂ ਆਪਣਾ ਡਿਮਾਂਡ ਨੋਟਿਸ ਪ੍ਰਾਪਤ ਕਰਨ। 2. ਉਨਾਂ ਨੂੰ ਡਿਮਾਂਡ ਰਕਮ ਸਮੇਤ ਬਿਆਜ ਨੋਟਿਸ਼ ਦੇ ਸਮੇਂ ਦੇ ਅੰਦਰ ਜਮਾਂ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਦਸੇ ਐਕਟ ਪ੍ਰਾਵਧਾਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਸਥਾਨ : ਫਾਜਿਲਕਾ ਮਿਤੀ: 19.7.2022

ਕੁਲਾਜੀਵਾਈਡ ਇਸ਼ਤਿਹਾਰ

OLASSIFIED SVIEWESTINEWOA

ਕ ਮੈਂ, ਸਾਵਿਤਰੀ ਦੇਵੀ ਪਤਨੀ ਸ. ਸੋਬਨ ਜਿੰਘ ਵਾਸੀ 587, ਸ਼ਹੀਦ ਭਗਤ ਸਿੰਘ ਨਗਰ, ਧਾਂਦਰਾ ਰੋਡ, ਲੁਧਿਆਣਾ ਸੂਚਿਤ ਕਰਦੀ ਹਾਂਕਿ ਸਾਵਿਤਰੀ ਦੇਵੀ ਅਤੇ ਸਾਵੀ ਪੁੰਡੀਰ ਇਹ ਦੋਨੋਂ ਨਾਮ ਇੱਕ ਹੀ -ਵਿਅੱਕਤੀ ਦੇ ਹਨ।

★ ਮੈਂ. ਸੋਬਨ ਸਿੰਘ ਪੱਤਰ ਸ. ਬਚਨ ਸਿੰਘ ਮੈਂ, ਸੰਬਨ ਸਿੰਘ ਪੁੱਤਰ ਸ. ਬਥਨ ਸਿੰਘ ਬਾਸੀ 587, ਸ਼ਹੀਦ ਭਗਤ ਸਿੰਘ ਨਗਰ, ਧਾਦਰਾ ਰੋਡ, ਲੁਧਿਆਣਾ ਸੂਚਿਤ ਕਰਦਾ ਹਾਕਿ ਸੰਬਨ ਸਿੰਘ ਅਤੇ ਸੰਬਨ ਸਿੰਘ ਪੁੰਡੀਰ ਵਿਧ ਦੋਨੇ ਨਾਮ ਇੱਕ ਹੀ ਵਿਅੰਕਤੀ ਦੇ ਹਨ।
 ਮੈਂ, ਕੋਮਲਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਅੰਮ੍ਰਿਤਸਰ ਰੋਡ, ਅੰਡਾ ਬਥਾਲ ਭਾਰਖਾਨਾ ਬਥਾਲ ਕਲਾ ਤਹਿਸੀਲ ਤੋਂ ਜ਼ਿਲਾ ਤਰਨ ਸ਼ਿਆਨ ਕਰਦਾ

ਤੇ ਜ਼ਿਲਾ ਤਰਨ ਤਾਰਨ ਬਿਆਨ ਕਰਦਾ ਹਾਂਕਿ ਮੇਰੇ ਪਾਸਪੋਰਟ ਵਿੱਚ ਮੇਰੀ ਮਾਤਾ ਦਾ ਨਾਮ PARMJIT KAUR ਗਲਤ ਦਰਜ ਹੈ। ਉਹਨਾਂ ਦਾ ਸਹੀ ਨਾਮ PARAMJIT KAUR ਹੈ।ਇਸ ਨੂੰ ਸਹੀ

ਬੇਦਖਲੀ ਨੋਟਿਸ

🖛 ਅਸੀ' ਕੁਲਦੀਪ ਸਿੰਘ ਪੁੱਤਰ ➡ ਅਸਾਂ ਕੁਲਦਾਪ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾ ਰਾਜਵੀਰ ਕੌਰ ਪਤਨੀ ਕੁਲਦੀਪ ਸਿੰਘ ਵਾਸੀਆਨ ਪਿੰਡ ਤੋਂ ਡਾਕਖਾਨਾ ਉੜਦਨ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਆਪਣੇ ਲੜਕੇ ਅੰਮ੍ਰਿਤਪਾਲ ਸਿੰਘ ਨੂੰ ਸਾਡੇ ਕਹਿਣੇ ਤੋਂ ਬਾਹਰ ਹੋਣ ਕਰਕੇ ਆਪਣੀ ਚਲ ਅਚੱਲ ਜਾਇਦਾਦ ਤੋਂ ਬੇਦਖਲ ਕਰਦੇ ਹਾਂ। ਇਹ ਗ਼ਲਤ ਸੰਗਤ ਦਾ ਸ਼ਿਕਾਰ ਹੋ ਗਿਆ ਹੈ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ।

ਨਾਂ ਬਦਲੀ

➡ ਮੈਂ, ਸੀਮਾ ਰਾਣੀ ਪਤਨੀ ਸ੍ਰੀ ਮੇਵਾ ਸਿੰਘ ਪਿੰਡ ਨਾਰਾਇਣਗੜ੍ਹ ਭੁੰਗੀਆਂ, ਡਾਕਖਾਨਾ ਛੱਤ, ਜਿਲ੍ਹਾ ਮੋਹਾਲੀ ਨੇ ਆਪਣਾ ਨਾਮ ਸੀਮਾ ਰਾਣੀ ਤੋਂ ਬਦਲ ਕੇ ਸੀਮਾ ਰੱਖ ਲਿਆ

ਹੈ। ▼ ਮੈਂ, ਨਵਰਾਜ ਸਿੰਘ ਅੰਟਾਲ ਪੁੱਤਰ ਿ--- ਭਾਸ਼ੀ ਸਗਲਾ ਖੁਰਦ ਤਹਿ:ਰਾਜਪੁਰਾ ਜਿਲਾ ਪਟਿਆਲਾ ਦਾ ਬਿਆਨ ਕਰਦਾ ਹਾਂਕਿ ਮੈਂ ਆਪਣਾ ਨਾਮ ਾਰਆਨ ਕਰਦਾ ਹਾਂ ਕਿ ਮੈਂ ਆਪਣਾ ਨਾਮ ਨਵਰਾਜ ਸਿੰਘ ਐਂਟਾਲ ਤੋਂ ਬਦਲ ਕੇ ਨਵਰਾਜ ਸਿੰਘ ਰੱਖ ਲਿਆ ਹੈ। ਸਬੰਧਤ ਨੋਟ ਕਰਨ।

ਟਿਊਬਵੈਲ ਕੁਨੈਕਸ਼ਨ

▼ ਇਕ ਟਿਊਬਵੈਲ ਕੁਨੈਕਸ਼ਨ ਜਿਸਦਾ ਖਾਤਾ ਨੰਬਰ S 127 ਹੈ ਜੋ ਕਿ ਬਖਸੀਸ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਪਿੰਡ ਭੰਡਾਲ ਬੇਟ ਦੇ ਨਾਮ ਚੱਲ ਰਿਹਾ ਹੈ ਗੁਣ ਇਹ ਕੁਨੈਕਸ਼ਨ ਚਰਨਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਭੰਡਾਲ ਬੇਟ ਜਿਲਾਂ ਕਪੂਰਥਲਾ ਦੇ ਨਾਮ ਤਬਦੀਲ ਹੋਣ ਜਿਲਾਂ ਕਪੂਰਥਲਾ ਦੇ ਨਾਮ ਤਬਦੀਲ ਹੋਣ ਜਾ ਰਿਹਾ ਹੈ ਜੇਕਰ ਇਸ ਕੁਨੈਕਸ਼ਨ ਸੰਬੰਧੀ ਕਿਸੇ ਨੂੰ ਕੋਈ ਇਤਰਾਜ਼ ਹੋਵੇ ਤਾਂ 15 ਦਿਨਾਂ ਦੇ ਅੰਦਰ ਆਦਰ ਉੱਪ ਮੰਡਲ ਦਫਤਰ ਪੰਜਾਬ ਰਾਜ ਪਾਵਰ ਕਾਰਪੈਰੇਸ਼ਨ ਲਿਮਟਿਡ ਢਿੰਲਵਾਂ ਕਪੂਰਥਲਾ ਨਾਲ ਸੰਪਰਕ ਕਰ ਸਕਦਾ ਹੈ।

ਇਸ਼ਤਿਹਾਰਾਂ ਸਬੰਧੀ ਜ਼ਰੂਰੀ ਬੇਨਤੀ

ਦੇਸ਼ ਸੇਵਕ ਦੀ ਮੈਨੇਜਮੈੱਟ ਇਸ ਅਖ਼ਬਾਰ 'ਚ ਛਪੇ ਇਸ਼ਤਿਹਾਰਾਂ (ਡਿਸਪਲੇ ਕਲਾਸੀਵਾਈਡ) ਦੇ ਤੱਥਾਂ ਲਈ ਜ਼ਿੰਮੇਵਾਰੀ ਨਹੀਂ ਲੈਂਦੀ ਸਾਡਾ ਅਖ਼ਬਾਰ ਇਨ੍ਹਾਂ ਨੂੰ ਤਸਦੀਕ ਨਹੀਂ ਕਰਦਾ। ਪਾਠਕਾਂ ਨੂੰ ਬੈਨਤੀ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਇਸ਼ਤਿਹਾਰਾਂ 'ਤੇ ਕਾਰਵਾਈ ਤੋਂ ਪਹਿਲਾਂ ਤੱਥਾਂ ਦੀ ਪੁਸ਼ਟੀ ਕਰ ਲੈਣ।

ਬੇਦਖਲੀ ਨੋਟਿਸ

➡ ਮੈਂ, ਹੰਸ ਰਾਜ ਪੁੱਤਰ ਸ੍ਰੀ ਭਗਤ ਰਾਮ ਵਾਸੀ ਹਮੀਰ ਪੱਤੀ, ਪਿੰਡ ਖਰਾਂਚੋਂ, ਤਹਿਸੀਲ ਵਾ ਜ਼ਿਲ੍ਹਾ ਸੰਗਰੂਰ ਦਾ ਹਾਂ। ਮੇਰਾ ਲੜਕਾ ਨਰਿੰਦਰਪਾਲ ਮਿੱਤਲ ਅਤੇ ਨੂੰਹ ਪ੍ਰੀਤੀ ਗਰਗ ਜੋ ਕਿ ਮੇਰੇ ਕਹਿਣੇ ਤੋਂ ਬਾਹਰ ਹਨ। ਇਸ ਲਈ ਮੈ ਉਨ੍ਹਾਂ ਦੋਵਾਂ ਨੂੰ ਆਪਣੀ ਸਾਰੀ ਚੱਲ ਅਚੱਲ ਜਾਇਦਾਦ ਤੋਂ ਬੇਦਖਲ ਕਰਦਾ ਹਾਂ।ਉਨ੍ਹਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ, ਇਸ ਸਬੰਧੀ ਮੈਂ ਅਤੇ ਮੇਰਾ ਪਰਿਵਾਰ ਜਿੰਮੇਵਾਰ ਨਹੀ

ਸਬੰਧੀ ਮੈਂ ਅਤੇ ਮੱਸਾ ਪਰਿਵਾਰ ਨਿਸੇਵਾਰ ਨਹੀਂ ਹੋਵੇਗਾ। ਸੰਬੰਧਨ ਟੋਟ ਕਰਨ। • ਮੈਂ ਸੰਹਨ ਲਾਲ ਪੁੱਤਰ ਨਿਰੇਸ਼ਨ ਸਿੰਘ ਵਾਸੀ ਨਾਲੜੂ, ਤਹਿਸੀਲ ਡੇਰਾਬੰਸੀ, ਜਿਰ੍ਹਾ ਅਸ ਫ਼ੇਐਸ ਨਗਰ ਬਿਆਨ ਕਰਦਾ ਹਾਂ ਕਿ ਮੰਗਾ ਲੜਕਾ ਰਾਜੇਸ਼ ਲੁਮਾਹ ਤੇ ਉਸਦੀ ਪਤਨੀ ਮੰਨਾ ਵਾਣੀ ਮੰਗ ਕਹਿਣ ਤੋਂ ਬਾਹਰ ਪਰ ਤੋਂ ਮੰਗੇ ਨਾਲ ਲੜਾਈ-ਭਗੜਾ ਕਰਦੇ ਹਨ। ਮੈਂ ਇਨ੍ਹਾਂ ਰੋਧਾਂ ਨੂੰ ਆਪਣੀ ਵਿੱਚ ਅਜਰੰਤ ਜਾਇਦਾਰ ਰੋਧਾਂ ਨੂੰ ਆਪਣੀ ਵਿੱਚ ਅਜਰੰਤ ਜਾਇਦਾਰ ਕਰਨ ਵਾਲਾ ਸੂੰਦ ਸਿੰਮੇਵਾਰ ਹੋਵੇਗਾ। • ਮੈਂ ਬਕਰੋਰ ਸਿੰਘ ਪੁੱਤਰ ਕੁਰਦਿਆਲ ਸਿੰਘ ਵਾਸੀ ਮਕਾਨ ਨੇ ਕੀ/1/470 ਭਾਰਤ ਕਲੋਨੀ

• ਮੈਂ ਬਕਰੋਰ ਸਿੰਘ ਪੁੱਤਰ ਕੁਰਹਿਆਨ ਸਿੰਘ ਵਾਲੀ ਮਕਾਨ ਨੂੰ ਕੀ/1470 ਰਾਤਰ ਕਰੋ ਜ਼ਾਮੀ ਮਕਾਨ ਨੂੰ ਕੀ/1470 ਰਾਤਰ ਕਰੋ ਜ਼ਾਮੀ ਸ਼ਾਂਤ ਰਹਿਲੀਤ ਰਾਦਪੁਰਾ ਜਿਹਾ ਪਟਿਆਰਾ ਆਪਣੇ ਲੜਕੇ ਜੀਰਿਵਰ ਸਿੰਘ ਤੇ ਨੂੰ ਪਰਮਿੰਦਰ ਕੌਰ ਨੂੰ ਮੇਰੇ ਕਹਿਣਾ ਤੋਂ ਬਾਹਰ ਹੋਣ ਕਰਕੇ ਆਪਣੀ ਚੋਲ ਚੰਡ ਜਾਣਿਵਦਾ ਤੋਂ ਕਦਖ਼ਸ਼ ਕਰਦਾ ਹਾਂ ਇਹਨਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਦਰ ਹੋਵਾਂ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਦਰ ਹੋਵਾਂ ਹੋਣ ਜ਼ਾਦ ਪਟਿਆਰਾ ਆਪਣੀ ਸਾਦੀਸ਼ਦਾ ਲੜਕੀ ਮਨਿੰਦਰ ਕੌਰ ਨੂੰ ਜੋ ਸਾੜੇ ਪਰਿਵਾਰਕ ਮੈਂਬਰਾ ਦੇ ਕਹਿਣਾ ਤੋਂ ਬਾਹਰ ਹੈ ਨੂੰ ਆਪਣੀ ਚੋਲ ਮੁਕਾਰ ਸਿੰਘ ਤੋਂ ਬੋਦਖਲ ਕਰਦਾ ਹਾਂ। ਇਸ ਨਾਲ ਲੈਣ ਦੇਣ ਕਰਨ ਵਾਲਾ ਖੁਦ ਜ਼ਿੰਮੀਵਾਰ ਹੋਵੇਗਾ। ਮੇਰੇ ਕਰਨ ਵਾਲਾ ਖੁਦ ਜ਼ਿੰਮੀਵਾਰ ਹੋਵੇਗਾ। ਮੇਰੇ ਕਰਨ ਵਾਲਾ ਖੁਦ ਜ਼ਿੰਮੀਵਾਰ ਹੋਵੇਗਾ। ਮੇਰੇ ਕਰਨ ਵਾਲਾ ਖੁਦ ਜ਼ਿੰਮੀਵਾਰ ਹੋਵੇਗਾ।

ਕਰਨ ਵਾਲਾ ਖੁਦ ਜਿੰਮੇਵਾਰ ਹੋਵੇਗਾ। ਮੇਰੇ ਪਰਵਾਰ ਦੀ ਕੋਈ ਜਿੰਮੇਵਾਰੀ ਨਹੀਂ ਹੋਵੇਗੀ ਸਬੰਧਤ ਨੋਟ ਕਰਨ

ਲ. ਨੇ	ਲੋਨ ਖਾਤਾ ਨੇ	ਕਰਜਦਾਰ/ਸਹਿਕਰਜਦਾਰ/ਗਿਰਵੀਕਾਰ	ਐਨਪੀਏ ਦੀ ਮਿਤੀ	13(2) ਦੀ ਮਿਤੀ	ਬਕਾਇਆ ਰਕਮ/ ਬਕਾਇਆ ਮਿਤੀ
1.	ਖਾਤਾ ਨੇ PLE00575N	1. ਮਿਸ. ਆਵੀ ਕ੍ਰਿਏਸ਼ਨ ਰਾਹੀਂ ਇਸ ਦੇ ਪ੍ਰਾਪ. ਸ਼੍ਰੀ ਜਸਪਾਲ ਸਿੰਘ, 2. ਸ਼੍ਰੀ ਜਸਪਾਲ ਸਿੰਘ ਪੁੱਤਰ ਸ੍ਰੀ ਸ਼ਰਨਜੀਤ ਸਿੰਘ, 3. ਸ਼੍ਰੀਮਤੀ ਸੇਦੀਪ ਕੌਰ ਪਤਨੀ ਸ੍ਰੀ ਜਸਪਾਲ ਸਿੰਘ, 4. ਸ੍ਰੀਮਤੀ ਇੰਦਰਜੀਤ ਕੌਰ ਪਤਨੀ ਸ੍ਰੀ ਸ਼ਰਨਜੀਤ ਸਿੰਘ, 5. ਸ੍ਰੀ ਸ਼ਰਨਜੀਤ ਸਿੰਘ ਪੁੱਤਰ ਸ਼੍ਰੀ ਜਸਵੰਤ ਸਿੰਘ	24 ਮਾਰਚ 2021	21 ਜੂਨ. 2022	Rs. 60,70,977/- ਮਿਤੀ 31.5.2022 ਤੱਕ
	ਤਵੀਂ ਜਾਇਦਾਦ ਦਾ ਜਸਪਾਲ ਸਿੰਘ ਦੇ ਨ	ਪਤਾ : ਮਕਾਨ ਨੇ 186/4 (ਮਿਣਤੀ 105 ਵਰਗ ਗਜ), ਗਲੀ ਨੇ 6, ਵਾਰਡ ਨੇ 20, ਪੁਰਾ ਸੇ ਹੈ।	ਣੀ ਮਾਧੋਪੁਰੀ, ਸੌਂਟਰਵ	ਪੋਸਟ ਆਫਿਸ, ਲੁਧਿ	ਆਣਾ 141008, ਪੰਜਾਬ
2.	ਖਾਤਾ ਨੇ PFG00019N	ਮੈਸ. ਕੇਅਰ ਏਲੀਵੇਟਰ, ਸੁਨਯੁਸ਼ਨਜ, ਸ਼੍ਰੀ ਰੂਪ ਰਾਮ ਪੁੱਤਰ ਸ਼੍ਰੀ ਕਰਮ ਦਾਸ, ਸ਼੍ਰੀਮਤੀ ਨਿਸ਼ਾ ਰਾਣੀ ਪਤਨੀ ਸ਼੍ਰੀ ਰੂਪ ਰਾਮ ਬੁਕਲਾ	24 ਮਾਰਚ 2021	21 ਜੂਨ, 2022	Rs. 13,24,249/- ਮਿਰੀ 31.5.2022 ਰੱਕ
	ਰਵੀ ਜਾਇਦਾਦ ਦਾ ਲਾਦੇ ਨਾਂਹੈ।	ਪਤਾ : ਯੁਨਿਟ ਨੇ 225, ਦੂਜੀ ਮੇਜ਼ਿਲ, ਮਿਣਤੀ 270 ਵਰਗ ਭੂਟ, ਯੁਨੀਸਿਟੀ ਬਿਜਨੇਸ ਸੈਂਟ।	1, ਜੀਰਕਪੁਰ ਜਿਲਾ	ਐਸਏਐਸ ਨਗਰ ਪੰਜਾ	ਕ 140603 ਜੋ ਸੀ ਤੂਪ ਰਾ
3.	ਖਾਤਾ ਨੇ PLE00188N	ਮੈਸ. ਦਲਮੇਸ਼ ਵਰਕਜ਼ ਰਾਹੀਂ ਇਸ ਦੇ ਪ੍ਰਾਪ. ਸ੍ਰੀ ਬਲਵਿੰਦਰ ਸਿੰਘ, ਸ੍ਰੀ ਬਲਵਿੰਦਰ ਸਿੰਘ ਪੁੱਤਰ ਸੀ ਹਰਨੇਕ ਸਿੰਘ, ਸ੍ਰੀਮਤੀ ਬਲਜੀਤ ਕੌਰ ਪਤਨੀ ਸ੍ਰੀ ਬਲਵਿੰਦਰ ਸਿੰਘ	24 ਮਾਰਚ 2021	21 ਜੂਨ, 2022	Rs. 45,31,726/- ਮਿਤੀ 31.5.2022 ਤੱਕ
ਗਿ ਸਿੰਪ	ਭਵੀ ਜਾਇਦਾਦ ਦ ਪ ਦੇ ਨਾਂਹੈ।	ਪਤਾ : ਜਾਇਦਾਦ ਨੂੰ 697-ਏ, ਮਿਣਤੀ 222 ਵਰਗ ਗੁਜ, ਗਲੀ ਨੂੰ 3, ਪ੍ਰੀਤ ਨ	जात, ऐवावी, हो	ਸਆਣਾ 141001,	ਪੰਜਾਬ ਜੋ ਸ੍ਰੀ ਬਲਵਿਦਰ
ਗਿਜ ਸਿੰਪ 4.	ਤਵੀ ਜਾਇਦਾਦ ਦ ਪ ਦੇ ਨਾਂ ਹੈ। ਖਾਤਾ ਨੇ PLE00657N	ਪਤਾ : ਜਾਇਦਾਦ ਨੇ 697-ਏ, ਮਿਣਤੀ 222 ਵਰਗ ਗਜ, ਗਲੀ ਨੇ 3, ਪ੍ਰੀਤ ਨ ਸੀ ਪਰਨਗੋਸ਼ਨ ਨਾਰਾਇਟਦਾਸ ਕਮਨਨ ਪੁੱਤਰ ਸ਼ੀ ਬਾਬਤਰੀ ਨਾਰਾਇਣ ਦਾਸ, ਮੇਸ. ਬੋਨ ਵੇਯੇਜ ਵਿਦਯਾ ਭਵਨ	24 ਮਾਰਚ 2021	21 ਜੂਨ. 2022	Rs. 43,96,051 ਲੋਨ ਖਾਤਾ ਨੇ
ਜਿ 4. ਗਿ 18 ਭਾ	ਪ ਦੇ ਨਾਂ ਹੈ। ਖਾਤਾ ਨੂੰ PLE00657N ਰਵੀ ਜਾਇਦਾਦ ਦਾ ਤਈ, ਪੀਐਨਜੀ ਕਲੋਨ 1ਏ 20', ਦਖਣ: ਗ ਮੀਆਂ ਰੋਡ, ਲੁਧਿਆਰ	ਸ੍ਰੀ ਪਰਨਗੋਡਿਲ ਨਾਰਾਇਣਦਾਸ ਰਮਨਨ ਪੁੱਤਰ ਸ੍ਰੀ ਸ਼ਾਸ਼ਤਰੀ ਨਾਰਾਇਣ ਦਾਸ, ਮੈਸ. ਬੋਨ	24 ਮਾਰਚ 2021 ਗਜ) ਹਾਉਸਿੰਗ ਬੋਟ ਨ ਦੇ ਨਾਂ ਹੈ, ਚਾਰਦੀਵ ਨਾਟ ਨੇ 23ਸੀ, ਐਸਲ	21 ਜੂਨ, 2022 ਡਾ ਕਲੋਨੀ, ਮੈਟਰੋ ਰੋਡ ਭਾਰੀ: ਉਤਰ: ਐਚਈ ਬਚਿਤਰ, ਇਨਕਲੋਵ,	Rs. 43,96,051

271(28-0), 272(1-8)

6. ਖਾਤਾ ਨੇ PCJ00040N	ਸ੍ਰੀ ਸੇਜੇ ਕੁਮਾਰ ਬੈਰਾਗੀ ਪੁੱਤਰ ਸ੍ਰੀ ਹਰੀ ਕ੍ਰਿਸ਼ਨ ਬੈਰਾਗੀ, ਸ੍ਰੀਮਤੀ ਸੁਨੀਤਾ ਬੈਰਾਗੀ ਪਤਨੀ ਸ੍ਰੀ ਸੇਜੇ ਕੁਮਾਰ ਬੈਰਾਗੀ	24 ਮਾਰਚ 2021	21 ਜੂਨ, 2022	Rs. 27,61,823/- ਮਿਤੀ 31.5.2022 ਤੱਕ				
ਗਿਰਵੀ ਜਾਇਦਾਦ ਦਾ	ਸ਼੍ਰਾ ਸਮਾ ਗੁਰਦਾ ਸ਼ੁਰਦਾ ਸ਼ਿਰਦਾ ਸ਼ੁਰਦਾ ਸ਼ਿਰਦਾ ਸ਼ੁਰਦਾ ਸ਼ਿਰਦਾ ਸ਼ਿਰਦਾ ਸ਼ਿਰਦਾ ਸ਼ਿਰਦ							

ਬਣਗੀ ਦ 7 ਹੈ, ਪੰਚਰਵਾਵਾਂ 1 ਜ਼ਬਾਨ ਨੇ ਕਪਤਾਅਰ ਸਭ 2 ਦਾ ਭਾਰ, ਦਸਦ 1 ਸਕਨ ਨੇ ਕਪਤਾ ਜਾਂਦਾ ਹੈ ਕਿ ਕਾਰਮ ਨੇ 5 ਵਿੱਚ ਸੰਬੰਧਤ ਰਗਦਾਵਾਂ ਸੀ। ਜਾਂਦਾ ਜ਼ਬਾਰ ਜ਼ਬਾਰ

ਅਧਿਕਾਰਤ ਅਫਸਰ ਇਡਲਵਿਸ ਰੀਕਨਸਟਰੱਕਸ਼ਨ ਕੰਪਨੀ ਜਿਮਟਿਡ (ਈਏਆਰਸੀ ਟਰੱਸਟ ਐਸਸੀ 414 ਦਾ ਟਰੱਸਟੀ) ਮਿਤੀ : 19.7.2022 ਸਥਾਨ : ਪੰਜਾਬ



ਸੈਂਟਰਲ ਬੈਂਕ ਆਫ਼ ਇਡੀਆ

ਸ਼ਕਿਊਗੈਟਾਈਜੇਸ਼ਨ ਐਂਡ ਰੀਕੰਸਟਰਕਸ਼ਨ ਆਫ਼ ਵਾਇਨਾਂਸ਼ਲ ਐਸਸਟ ਅਤੇ ਇਨਫੋਰਸਮੈਂਟ ਸਕਿਊਰਟੀ ਇਨਟਰਸਟ ਐਕਟ 2002 ਦੇ ਸੈਕਸ਼ਨ 13(2) ਅਧੀਨ ਨੋਟਿਸ

ਵਿਚ ਨੇਟਿਸ ਦਿੱਤਾ ਜਾਂਦਾ ਹੈ ਕਿ ਹੇਠ ਦਰਸਾਏ ਕਰਜ਼ਦਾਣਗੀਵਟ ਵਿੱਚ ਲੈ ਦਿੱਤੀਆਂ ਕਰੀਵਟ ਸ਼ਬੂਲਤਾਂ ਦੇ ਮੂਲ ਅਤੇ ਵਿਆਜ਼ ਦੀ ਮੂਡ ਅਦਾਇਗ ਵਿੱਚ ਦੇਸ਼ੀ ਹੋਏ ਹਨ ਅਤੇ ਇਹ ਸਕੂਲਤਾਂ ਐਨਪੀਏ ਵਿਚ ਕੁਖਾਈਨ ਹੋ ਗਈਆਂ ਹਨ। ਸਥਿਉਰੀਟਾਈਜੇਸ਼ਨ ਐਂਟ ਗੈਕੋਸਟਰਕਰਨ ਆਫ਼ ਦਾਫਿਨਾਸ਼ਣ ਐਸਸਟ ਅਤੇ ਇਨਵੈਕਸੀਟ ਲੀਵੀਊਟਟੀ ਇਨਟਰਸਟ ਐਕਟ 2002 ਦੇ ਕਿਸ਼ਨ 13(2) ਅਧੀਨ ਕਰਜ਼ਦਾਰਾਂ/ਗੈਟਟਰਾਂ, ਉੱਟ੍ਹਾਂ ਦੇ ਆਪਬੀ ਜਾਣੂੰ ਕੁਝ ਆਉਨ ਵਿੱਚ ਵਿੱਚ ਜਿਹੜੇ ਹਨ। ਕੁਝ ਅਮਰਿਆਂ ਵਿੱਚ ਉੱਟ੍ਹਾਂ ਦੁਕਾਰ ਹਿੰਦਰ ਪੈਤ ਅਧਾਰੀ ਨਹੀਂ ਕੀਤੀ ਗਈ ਅਤੇ ਨੋਟਿਸ ਉਨ੍ਹਾਂ ਦੇ ਪੜ੍ਹ ਤੋਂ ਵਿਚਸ਼ਾ ਦਿੱਤਾ ਗਿਆ ਹੈ। ਸ਼ਿਵਾ ਇਆ ਦੇ ਸ਼ਾਂ ਮੁੱਤੇ ਨੂੰ ਉਪਕੋਕਤ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਬੂਾਰ, ਕਰਜ਼ਦਾਰਾ/ਗਰਟਰਾ ਦ ਨਾ	ਗਿਰਵੀ ਜਾਇਦਾਦ ਦਾ ਵਰਵਾ	ਮਿਤੀ	ਮਿਤੀ	ਰਕਮ
ਬੀਓ: ਮਾਲ ਰੋਡ, ਪਟਿਆਲਾ ਕਰਜਦਾਰ: ਸ੍ਰੀ ਗੁਲਜਾਰ ਸਿੰਘ ਪੁੱਤਰ ਸ੍ਰੀ ਕੁਲਦੀਪ ਸਿੰਘ ਮਕਾਨ ਨੇ 59/60, ਸਹਿਜ ਇਨਕਲੇਵ, ਨੌੜੇ ਕਰਾਲਾ ਰੋਡ, ਪਟਿਆਲਾ 147001, ਸਹਿ ਕਰਜਦਾਰ: ਸੀ	ਖਸਰਾ ਨੰ 428ਮਿਨ (1-15) ਸਥਿਤੀ ਸੁਲੱਰ ਤਹਿ ਪਟਿਆਲਾ ਰਾਹੀਂ ਜਮਾਬਦੀ ਸਾਲ 2011-12 ਅਤੇ ਪੁਰਬ : ਮਕਾਨ ਨੰ 60(50'0") ਦਾ ਭਾਗ, ਪਛਮ : ਪ ਉਤਰ : ਰੋਡ (30'0"), ਦਖਣ : ਖਾਲੀ ਪਲਾਟ (69	ਨੰ 141/282 ਹ. ਅਤੇ ਜਿਲਾ ਚਾਰਦੀਵਾਰੀ : ਾਰਕ (50'0"), ਹ',68) ਸਥਿਤੀ	ਜਮਾਂ ਮਿਤੀ 30.6.2022 ਮਹੀਨੇਵਾਰ ਰੋਸਟ, ਖਾਤੇ ਵਿ ਕੇ	ਠੇਕੇ ਰੇਟ 'ਤੇ ਸਾਲਾਨਾ ਬਿਆ 2 ਤੋਂ ਬਣਦਾ ਪੈਨਲ ਬਿਆ ਖੇ ਕੀਤੀ ਗਈ ਵਸੂਲੀ ਨੂੰ ਘ
ਹਰਵਿੰਦਰ ਸਿੰਘ ਪੁੱਤਰ ਸ੍ਰੀ ਕੁਲਦੀਪ ਸਿੰਘ ਮਕਾਨ ਨੇ 59/60, ਸਹਿਜ		10.3.2016 ភ្នំ 7001	ਰਜਿਸਟਰਡ ਹੈ।	

प्रियं : प्रश्न देव. प्रियं विकास विकास : विवासित सार्वाच्या : असरा के 5.907 (व.185.2022) 14.07.2022] Rs. 6,61.322.71 विवासित : विकास : विका ਜਾਬ ਯੂਨਿਵਰਸਿਟੀ ਪਟਿਆਲਾ, ਪੰਜਾਬ 147001

ਹਣ ਇਸ ਪਕਾਸ਼ਨ ਰਾਹੀਂ ਨਿਮਨਹਸਤਾਖਰੀ ਨੇ ਜੋ ਕਿ ਸਰਖਿਅਤ ਲੈਣਦਾਰ (ਬੈਂਕ) ਦਾ ਅਧਿਕਾਰਤ ਅਫਸਰ ਹੋਣ ਨਾਤੇ ਸਕਿਓਰਟੀਟਾਈਜੇਸ਼ਟ ਐਕਟ 2002 ਦੀਆਂ ਤਜਵੀਜਾਂ ਅਨੁਸਾਰ ਤੁਹਾਨੂੰ ਬਕਾਇਆ ਰਕਮ ਸਮੇਤ ਬਣਦੇ ਭਵਿੱਖੀ ਵਿਆਜ਼ ਅਤੇ ਲਾਗੂ ਖਰਚੇ ਲਾਗਤਾਂ ਦੇ ਇਸ ਨੋਟਿਸ ਦੇ ਪ੍ਰਕਾਸ਼ਨ ਦੇ 60 ਦਿਨਾਂ ਦੇ ਅੰਦਰ ਅਦਾ ਕਰਨ ਲਈ ਕਿਹਾ ਹੈ, ਅਸਫ਼ਲ ਰਹਿਣ ਦੀ ਸੂਰਤ ਵਿੱਚ ਸੁਰੱਖਿਅਤ ਲੈਣਦਾਰ ਸੈਕਸ਼ਨ 13 ਦੇ ਉਪ ਸੈਕਸ਼ਨ 2 ਅਤੇ ਦਸੇ ਆਰਡੀਨੈਂਸ ਦੀਆਂ ਹੋਰ ਤਜਵੀਜਾਂ ਤਹਿਤ ਕਿਸੇ ਜਾਂ ਸਾਰੇ ਹੱਕਾਂ ਦੀ ਵਰਤੋਂ ਕਰ ਸਕਦਾ ਹੈ। ਤੁਹਾਨੂੰ ਇਹ ਵੀ ਨੋਟਿਸ ਦਿਤਾ ਜਾਂਦਾ ਹੈ ਕਿ ਸੈਕਸ਼ਨ 13 ਅਧੀਨ ਤੁਸੀਂ ਸੁਰੱਖਿਅਤ ਜਾਇਦਾਦ ਨੂੰ ਬਿਨਾਂ ਬੈਂਕ ਦੀ ਲਿਖਤੀ ਮ੍ਜਿਰੀ ਦੇ ਵਿਕਟ

– ਜਾਂ ਕਿਰਾਏ ਜਾਂ ਹੋਰ ਕਿਸੇ ਤਰੀਕੇ ਰਾਹੀਂ ਤਬਦੀਲ ਨਹੀਂ ਕਰ ਸਕਦੇ। . ਦਹ ਨੋਟਿਸ ਬੈਂਕ ਕੋਲ ਕਾਨੂੰਨ ਅਨੁਸਾਰ ਬਣਦੇ ਉਪੰਬਧਾਂ ਜਿਹੜੇ ਕਿ ਜ਼ਰੂਰੀ ਸਮਝੇ ਗਏ ਹਨ ਦੀ ਕਾਨੂੰਨੀ ਕਾਰਵਾਈ ਬਿਨਾਂ ਕਿਸੇ ਭੇਦਭਾਵ ਤੋਂ ਦਿੱਤਾ ਜਾਂਦਾ ਹੈ ਤੁਹਾਨੂੰ ਇਹ ਧਿਆਨ ਦਿਵਾਇਆ ਜਾਂਦਾ ਹੈ ਕਿ ਐਕਟ ਦੇ ਸੈਕਸ਼ਨ 13 ਦੇ ਸੈਕਸ਼ਨ 8 ਤਹਿਤ ਅਜੇ ਵੀ ਤੁਹਾਡੇ ਕੋਲ ਸੁਰੱਖਿਅਤ ਜਾਇਦਾਵ ਛੁਡਵਾਉਣ ਦਾ ਸਮਾਂ ਬਾਕੀ ਹੈ। ਸਥਾਨ : ਲੁਧਿਆਣਾ

ਨੂ ਛੁਡਵਾਉਣ ਦਾ ਮਿਤੀ: 19.7.2022

ਅਧਿਕਾਰਤ ਅਫਸਰ, ਪੰਜਾਬ ਨੈਸ਼ਨਲ ਬੈਂਕ